

# SAL AUTOMOTIVE LIMITED

(Formerly known as Swaraj Automotives Ltd.)

## Works :

Kakrala Rd. Nabha-147201  
Distt. Patiala, Punjab (INDIA)  
Ph.: 01765-222163 & 221286  
E-mail : info@swarajautomotive.com  
CIN : L45202PB1974PLC003516



02/SP/BSE  
12<sup>th</sup> July, 2019

**The General Manager  
Corp. Relationship Deptt.  
BSE Ltd.**

1<sup>st</sup>. Floor, New Trading Ring,  
Rotunda Building, P J Towers,  
Dalal Street, Fort, Mumbai

Ref: Scrip Code: 539353

**Sub.: Newspapers advertisement published in Newspapers-Transfer of Equity Shares of the Company to Investor Education and Protection Fund.**

Dear Sir,

Pursuant to the provision of Regulation 47 of Listing Obligation and Disclosure Requirements) Regulation, 2015, enclosed copies of advertisement published in Financial Express (English) and Punjabi Tribune (Punjabi) on 11/07/2019 and 12/07/2019 respectively for transfer of equity shares of the Company to Investor Education and Protection Fund.

Kindly take the above information on your record.

With regards,

**For SAL Automotive Limited**

Gagan Kaushik  
(Company Secretary)

**Encl: As above**

---

**Works Dharwad:** 183 / I, Belur Industrial Area, Dharwad, Distt. Dharwad, Karnataka -580011

**Regd. Office :** C-127, IV Floor, Satguru Infotech, Phase - VIII, Industrial Area, SAS Nagar (Mohali), Punjab - 160062

**Website :** www.swarajautomotive.com





# bets big on PPPs

tor. "To make this happen (bring in private investment), the establishment of an independent railway regulator is essential. In the current construct, the Indian Railways is both the operator and regulator," said Rajaji Meshram, partner, EY India.

Of EBR, loans mobilised through the Indian Railway Finance Corporation (IRFC) and

taken multilateral bodies like the World Bank are on the rise, burdening railways with higher interest outgo. For instance, estimated lease charges to be paid to IRFC for 2019-2020 is ₹11,489 crore against ₹10,056 crore last year. Such expenses are weighing on the railways' operating ratio which stood at 97.3% in 2018-19 compared with the original target of 95%.



## SAL AUTOMOTIVE LIMITED (formerly known as Swaraj Automotives Limited)

CIN : L45202PB1974PLC003516  
Regd. Office : C-127, IV Floor, Satguru Infotech, Phase VIII, Industrial Area, SAS Nagar (Mohali), Punjab - 160 071, Ph.: 0172-4650377, Fax: 0172-4650377  
E-mail: kaushik.gagan@swarajautomotive.com  
Website: www.swarajautomotive.com

### NOTICE TO THE EQUITY SHAREHOLDERS

#### Sub.: Transfer of Equity Shares of the Company to the Investor Education and Protection Fund

This Notice is published pursuant to the provisions of the Investor Education and Protection Fund Authority (Accounting, Audit, Transfer and Refund) Rules, 2016 ("the Rules") notified by the Ministry of Corporate Affairs as amended from time to time. ("the rules")

The companies act 2013 and the Rules, inter alia, contain provisions for transfer of all shares in respect of which dividend has not been paid or claimed by the shareholders for seven consecutive years or more in the demat account of the Investor Education and Protection Fund Authority ("IEPF").

Adhering to the various requirements set out in the Rules, the Company has communicated individually the concerned shareholders, whose Equity shares are liable to be transferred to IEPF on 31<sup>st</sup> August, 2019, under the Rules for taking appropriate action(s).

The Company has uploaded full details of such shareholders and shares due for transfer to IEPF on its website at <http://swarajautomotive.com>. Shareholders are requested to refer to the web-link <http://swarajautomotive.com/unclaimed-dividend/> to verify the details of unencashed dividends and the shares liable to be transferred to the IEPF.

Kindly note that all future benefit dividend arising on such shares would also be credited to IEPF. Shareholders may note that both the unclaimed dividend and the shares transferred to the IEPF including all benefits accruing on such shares, if any, can be claimed back by them from IEPF Authority after following the procedure prescribed by the Rules.

The concerned shareholders, holding shares in physical form and whose shares are liable to be transferred to IEPF, may note that the Company would be issuing duplicate share certificate(s) in lieu of the original share certificate(s) held by them. After issue to new share certificates the company will inform the depository by way of corporate action to convert new shares certificates into demat and transfer the shares to IEPF as per the rules and upon such issue the original share certificates which stand registered in their name will stand automatically cancelled and be deemed non-negotiable. The shareholders may further note that the details uploaded by the Company on its website should be regarded and shall be deemed adequate notice in respect of issue of the duplicate share certificate(s) by the Company for the purpose of transfer of shares to IEPF pursuant to the Rules.

In case of shares held in dematerialized form the company shall inform the depository by way of corporate action, whether the shareholders have their accounts for transfer in favour of IEPF authority.

Please note that the due date for claiming dividend for financial year 2011-12 is 31<sup>st</sup> August, 2019. All concern shareholders are requested to make an application to the company/the Company's registrar and transfer agent preferably 25<sup>th</sup> August, 2019 with a requested for claiming unencashed or unclaimed dividend for the year 2011-12 and on wards to enable processing of claims before the due date.

In case no valid claim in respect of unclaimed dividend is received from the shareholders, by due date, the Company shall, with a view to complying with the requirements set out in the Rules, transfer the shares to the IEPF by the due date as per procedure stipulated in the Rules. Please note that no claim shall lie against the Company in respect of unclaimed dividend amount and equity shares transferred to the IEPF.

In case the shareholders have any queries on the subject matter, they may contact the Company's Registrar and Transfer Agents at MCS Share Transfer Agent Limited, Unit : SAL Automotive Limited, F-65, 1<sup>st</sup> Floor, Okhla Industrial Area, Phase-I, New Delhi - 110020, Tel.: 011-41406149; Fax: 011-41709881; Email: [helpdeskdelhi@mcsregistrars.com](mailto:helpdeskdelhi@mcsregistrars.com).

For SAL AUTOMOTIVE LIMITED  
(formerly known as Swaraj Automotives Limited)

Sd/-  
Place : S.A.S. Nagar (Mohali) (GAGAN KAUSHIK)  
Date : 10<sup>th</sup> July, 2019 Company Secretary

## THE BOMBAY DYEING & MANUFACTURING CO. LTD

(CIN : L17120MH1879PLC00037)

## Canara Bank

H.O. 112, J. C. ROAD, BENGALURU-560 002

### NOTICE

Pursuant to Regulations 47 of the SEBI (Listing Obligations and Disclosure Requirements) Regulations, 2015, notice is hereby given that the meeting of the Board of Directors of the Bank is scheduled to be held on Wednesday the 24th July 2019 at Bengaluru, inter-alia, to approve the Reviewed Financial Results (Both standalone and consolidated) of the Bank for the First Quarter ended 30.06.2019. This information is also provided in the Bank's website ([www.canarabank.com](http://www.canarabank.com)) at the following link- About us - Shareholder Information - Board Meeting.

Place : Bengaluru  
Date : 10.07.2019

ALOK KUMAR AGARWAL  
DEPUTY GENERAL MANAGER  
& SECRETARY TO THE BOARD

#### NOTE TO INVESTORS:

**Demat of Shares :** The Bank's shares are traded compulsorily in dematerialized form only. The Bank has entered into agreement with M/s NSDL and M/s CDSL for dematerialization of the Bank's shares. Since dematerialization of the shares has got inherent benefits, the Bank advises all the shareholders who hold their shares in physical form to demat their shares.

**Non-receipt of Dividend Warrants:** The Bank advises the shareholders who have not received the dividend warrants for the earlier years (ie from 2011-12 on wards) to take up with the Bank / M/s Kavya Fintech Private Limited, Hyderabad (the R & T Agents of Bank) by quoting their Folio No.s or DPID/Client IDs. (List of unclaimed/unpaid dividends is displayed on bank's Website i.e. [www.canarabank.com](http://www.canarabank.com))

All queries and grievances of the Investors may be addressed to [hoasecretary@canarabank.com](mailto:hoasecretary@canarabank.com)

ANNOUNCEMENT)

## SK INTERNATIONAL EXPORT LIMITED

... pursuant to a deed of partnership dated November 01, 1991 and subsequent change Chapter XXI of the Companies Act, 2013 with the name SK International Export Limited and ... of changes in name and registered office of our Company, please refer to the section titled

022 6680 6451; E-mail: [info@skinternational.in](mailto:info@skinternational.in); Website: [www.skinternational.in](http://www.skinternational.in).

### R. HITESH SHRAWANKUMAR SADH

OR THE "ISSUER") FOR CASH AT A PRICE OF Rs. 20.00 PER EQUITY SHARE OF Rs. 20.00, 2,00,000 EQUITY SHARES OF FACE VALUE OF Rs. 10.00 EACH FOR CASH AT A PRICE OF Rs. 20.00 PER EQUITY SHARE. THE SHARES ARE RESERVED FOR SUBSCRIPTION BY MARKET MAKER TO THE ISSUE (THE MARKET MAKER'S SHARES OF FACE VALUE OF Rs. 10.00 EACH AT A PRICE OF Rs. 20.00 PER EQUITY SHARE) AT A PREMIUM OF 27.01% AND 25.61% RESPECTIVELY OF THE POST ISSUE PAID UP EQUITY

(AS PER THE PROVISIONS OF SECTION 19(2)(b) OF THE SEBI (ICDR REGULATIONS) READ WITH RULE 19(2)(b) OF SCRR AS AMENDED.

Financial Express Delhi - 11/07/2019





ਐਸਏਐਲ ਆਟੋਮੋਟਿਵ ਲਿ.

(ਪਹਿਲਾਂ ਸਵਾਰਥ ਆਟੋਮੋਟਿਵ ਲਿਮਿਟਿਡ ਦੇ ਨਾਂ ਤੋਂ ਜਾਣਿਆ ਜਾਂਦਾ ਸੀ)

CIN : L45202PB1974PLC003516

ਬੰਸ: ਦਫਤਰ: ਸੀ-127, IV ਮੰਦਿਰ, ਸਵਿਥੂ ਇੰਡਸਟਰੀ, ਫੇਜ਼ VIII, ਇੰਡਸਟਰੀਅਲ ਡੇਵਲਪਮੈਂਟ ਐਰੀਆ, ਨਗਰ (ਮੋਹਾਲੀ), ਪੰਜਾਬ-160 071, ਫੋਨ: 0172-4650377, ਫੈਕਸ: 0172-4650377

ਈ-ਮੇਲ: kaurav@swarathautomotive.com, swarath@swarathautomotive.com

ਵੈਬਸਾਈਟ: www.swarathautomotive.com

ਇਕਾਦਿਹੀ ਸ਼ੇਅਰ-ਧਾਰਕਾਂ ਨੂੰ ਨੋਟਿਸ

ਵਿਸ਼ਾ: ਕੰਪਨੀ ਦੇ ਇਕਾਦਿਹੀ ਸ਼ੇਅਰਾਂ ਦਾ ਇਨਵੈਸਟਰ ਐਗ੍ਰੀਏਮੈਂਟ ਅਤੇ ਪ੍ਰੋਟੋਕੋਲ ਵਿੱਚ ਟ੍ਰਾਂਸਵਰ

ਇਹ ਨੋਟਿਸ ਸਮੇਂ-ਸਮੇਂ ਤੇ ਸੰਬੰਧਿਤ ਕੀਤੇ ਜਾਣ ਵਾਲੇ ਕਾਰਜਕਾਰੀ ਸਮੱਗਰੀ ਦੇ ਮੌਜੂਦਗੀ ਦੁਆਰਾ ਸੂਚਿਤ ਕੀਤੇ ਇਨਵੈਸਟਰ ਐਗ੍ਰੀਏਮੈਂਟ ਅਤੇ ਪ੍ਰੋਟੋਕੋਲ ਵਿੱਚ ਅਸੰਗਤੀ (ਲੇਜ਼, ਚਿੱਠੀ, ਟ੍ਰਾਂਸਵਰ ਅਤੇ ਕੰਟ੍ਰੀਬਿਊਟਿਓਨ, 2016 ("ਨਿਯਮ")) ਦੇ ਪ੍ਰਫਲਾਂ ਦੇ ਮੁਕਾਬਲੇ ਪ੍ਰਕਾਸ਼ਿਤ ਕੀਤਾ ਗਿਆ ਹੈ। ("ਨਿਯਮ")

ਹੋਰ ਗੱਲਾਂ ਦੇ ਨਾਲ ਨਾਲ, ਕੰਪਨੀਜ਼ ਐਕਟ, 2013 ਅਤੇ ਨਿਯਮਾਂ ਵਿੱਚ ਉਨ੍ਹਾਂ ਸਾਰੇ ਸ਼ੇਅਰਾਂ ਨੂੰ ਇਨਵੈਸਟਰ ਐਗ੍ਰੀਏਮੈਂਟ ਅਤੇ ਪ੍ਰੋਟੋਕੋਲ ਵਿੱਚ ਅਸੰਗਤੀ ("ਆਈਏਪੀਐਫ") ਦੇ ਡਿਮਿਟ ਦੇ ਵਿੱਚ ਟ੍ਰਾਂਸਵਰ ਕਰਨਾ ਲਈ ਪ੍ਰਫਲਾਂ ਦੁਆਰਾ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ।

ਨਿਯਮਾਂ ਵਿੱਚ ਨਿਰਧਾਰਤ ਗਿਣ-ਗਿਣ ਲੋੜਾਂ ਦੀ ਪਾਲਣਾ ਕਰਦੇ ਹੋਏ, ਕੰਪਨੀ ਨੇ ਸੰਬੰਧਿਤ ਸ਼ੇਅਰਧਾਰਕਾਂ ਨੂੰ ਇਨਵੈਸਟਰ ਐਗ੍ਰੀਏਮੈਂਟ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਹੈ ਜਿਨ੍ਹਾਂ ਦੇ ਇਕਾਦਿਹੀ ਸ਼ੇਅਰ ਨਿਯਮਾਂ ਦੇ ਉਚਿਤ 31 ਅਗਸਤ, 2019 ਨੂੰ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਦੇ ਯੋਗ ਹਨ।

ਕੰਪਨੀ ਨੇ ਅਜਿਹੇ ਸ਼ੇਅਰ ਧਾਰਕਾਂ ਅਤੇ ਉਹ ਸ਼ੇਅਰ ਜੋ ਕਿ ਆਈਏਪੀਐਫ ਵਿੱਚ ਟ੍ਰਾਂਸਵਰ ਕੀਤੇ ਹਨ, ਦਾ ਸੰਪੂਰਨ ਵੇਚਣਾ ਆਈਏਪੀਐਫ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਹੈ। ਸ਼ੇਅਰ ਧਾਰਕਾਂ ਨੂੰ ਟ੍ਰਾਂਸਵਰ ਨਾ ਕੀਤੇ ਜਾਣ ਤੱਕ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਚਣ ਦੀ ਪ੍ਰਸਤੀ ਕਰਨ ਲਈ ਵੇਚ-ਰਿਟ <http://swarathautomotive.com/uncclaimed-dividend/> ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਕਿਰਪਾ ਕਰਕੇ ਨੋਟ ਕੀਤਾ ਜਾਵੇ ਕਿ ਅਜਿਹੇ ਸ਼ੇਅਰਾਂ ਤੇ ਹੋਣ ਵਾਲੇ ਸਾਰੇ ਕੋਰੈਕਟਿਓਨ ਆਈਏਪੀਐਫ ਨੂੰ ਆਈਏਪੀਐਫ ਵਿੱਚ ਕੋਰੈਕਟਿਓਨ ਕੀਤਾ ਜਾਵੇਗਾ। ਸ਼ੇਅਰਧਾਰਕ ਇਹ ਨੋਟ ਕਰ ਸਕਦੇ ਹਨ ਕਿ ਆਈਏਪੀਐਫ ਨੂੰ ਆਈਏਪੀਐਫ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਗਿਆ ਹੈ ਜਿਨ੍ਹਾਂ ਦੇ ਇਕਾਦਿਹੀ ਸ਼ੇਅਰ ਨਿਯਮਾਂ ਦੇ ਉਚਿਤ 31 ਅਗਸਤ, 2019 ਨੂੰ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਚਣ ਦੀ ਪ੍ਰਸਤੀ ਕਰਨ ਲਈ ਵੇਚ-ਰਿਟ <http://swarathautomotive.com/uncclaimed-dividend/> ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਕੰਪਨੀ ਨੇ ਅਜਿਹੇ ਸ਼ੇਅਰ ਧਾਰਕਾਂ ਅਤੇ ਉਹ ਸ਼ੇਅਰ ਜੋ ਕਿ ਆਈਏਪੀਐਫ ਵਿੱਚ ਟ੍ਰਾਂਸਵਰ ਕੀਤੇ ਹਨ, ਦਾ ਸੰਪੂਰਨ ਵੇਚਣਾ ਆਈਏਪੀਐਫ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਹੈ। ਸ਼ੇਅਰ ਧਾਰਕਾਂ ਨੂੰ ਟ੍ਰਾਂਸਵਰ ਨਾ ਕੀਤੇ ਜਾਣ ਤੱਕ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਚਣ ਦੀ ਪ੍ਰਸਤੀ ਕਰਨ ਲਈ ਵੇਚ-ਰਿਟ <http://swarathautomotive.com/uncclaimed-dividend/> ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਕੰਪਨੀ ਨੇ ਅਜਿਹੇ ਸ਼ੇਅਰ ਧਾਰਕਾਂ ਅਤੇ ਉਹ ਸ਼ੇਅਰ ਜੋ ਕਿ ਆਈਏਪੀਐਫ ਵਿੱਚ ਟ੍ਰਾਂਸਵਰ ਕੀਤੇ ਹਨ, ਦਾ ਸੰਪੂਰਨ ਵੇਚਣਾ ਆਈਏਪੀਐਫ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਹੈ। ਸ਼ੇਅਰ ਧਾਰਕਾਂ ਨੂੰ ਟ੍ਰਾਂਸਵਰ ਨਾ ਕੀਤੇ ਜਾਣ ਤੱਕ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਚਣ ਦੀ ਪ੍ਰਸਤੀ ਕਰਨ ਲਈ ਵੇਚ-ਰਿਟ <http://swarathautomotive.com/uncclaimed-dividend/> ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਕੰਪਨੀ ਨੇ ਅਜਿਹੇ ਸ਼ੇਅਰ ਧਾਰਕਾਂ ਅਤੇ ਉਹ ਸ਼ੇਅਰ ਜੋ ਕਿ ਆਈਏਪੀਐਫ ਵਿੱਚ ਟ੍ਰਾਂਸਵਰ ਕੀਤੇ ਹਨ, ਦਾ ਸੰਪੂਰਨ ਵੇਚਣਾ ਆਈਏਪੀਐਫ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਹੈ। ਸ਼ੇਅਰ ਧਾਰਕਾਂ ਨੂੰ ਟ੍ਰਾਂਸਵਰ ਨਾ ਕੀਤੇ ਜਾਣ ਤੱਕ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਚਣ ਦੀ ਪ੍ਰਸਤੀ ਕਰਨ ਲਈ ਵੇਚ-ਰਿਟ <http://swarathautomotive.com/uncclaimed-dividend/> ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਕੰਪਨੀ ਨੇ ਅਜਿਹੇ ਸ਼ੇਅਰ ਧਾਰਕਾਂ ਅਤੇ ਉਹ ਸ਼ੇਅਰ ਜੋ ਕਿ ਆਈਏਪੀਐਫ ਵਿੱਚ ਟ੍ਰਾਂਸਵਰ ਕੀਤੇ ਹਨ, ਦਾ ਸੰਪੂਰਨ ਵੇਚਣਾ ਆਈਏਪੀਐਫ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਹੈ। ਸ਼ੇਅਰ ਧਾਰਕਾਂ ਨੂੰ ਟ੍ਰਾਂਸਵਰ ਨਾ ਕੀਤੇ ਜਾਣ ਤੱਕ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਚਣ ਦੀ ਪ੍ਰਸਤੀ ਕਰਨ ਲਈ ਵੇਚ-ਰਿਟ <http://swarathautomotive.com/uncclaimed-dividend/> ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਕੰਪਨੀ ਨੇ ਅਜਿਹੇ ਸ਼ੇਅਰ ਧਾਰਕਾਂ ਅਤੇ ਉਹ ਸ਼ੇਅਰ ਜੋ ਕਿ ਆਈਏਪੀਐਫ ਵਿੱਚ ਟ੍ਰਾਂਸਵਰ ਕੀਤੇ ਹਨ, ਦਾ ਸੰਪੂਰਨ ਵੇਚਣਾ ਆਈਏਪੀਐਫ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਹੈ। ਸ਼ੇਅਰ ਧਾਰਕਾਂ ਨੂੰ ਟ੍ਰਾਂਸਵਰ ਨਾ ਕੀਤੇ ਜਾਣ ਤੱਕ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਚਣ ਦੀ ਪ੍ਰਸਤੀ ਕਰਨ ਲਈ ਵੇਚ-ਰਿਟ <http://swarathautomotive.com/uncclaimed-dividend/> ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਕੰਪਨੀ ਨੇ ਅਜਿਹੇ ਸ਼ੇਅਰ ਧਾਰਕਾਂ ਅਤੇ ਉਹ ਸ਼ੇਅਰ ਜੋ ਕਿ ਆਈਏਪੀਐਫ ਵਿੱਚ ਟ੍ਰਾਂਸਵਰ ਕੀਤੇ ਹਨ, ਦਾ ਸੰਪੂਰਨ ਵੇਚਣਾ ਆਈਏਪੀਐਫ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਹੈ। ਸ਼ੇਅਰ ਧਾਰਕਾਂ ਨੂੰ ਟ੍ਰਾਂਸਵਰ ਨਾ ਕੀਤੇ ਜਾਣ ਤੱਕ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਚਣ ਦੀ ਪ੍ਰਸਤੀ ਕਰਨ ਲਈ ਵੇਚ-ਰਿਟ <http://swarathautomotive.com/uncclaimed-dividend/> ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਕੰਪਨੀ ਨੇ ਅਜਿਹੇ ਸ਼ੇਅਰ ਧਾਰਕਾਂ ਅਤੇ ਉਹ ਸ਼ੇਅਰ ਜੋ ਕਿ ਆਈਏਪੀਐਫ ਵਿੱਚ ਟ੍ਰਾਂਸਵਰ ਕੀਤੇ ਹਨ, ਦਾ ਸੰਪੂਰਨ ਵੇਚਣਾ ਆਈਏਪੀਐਫ ਵਿੱਚ ਕੋਰੈਕਟਿਓਨ ਕਰਨ ਲਈ ਸੂਚਿਤ ਕੀਤਾ ਹੈ। ਸ਼ੇਅਰ ਧਾਰਕਾਂ ਨੂੰ ਟ੍ਰਾਂਸਵਰ ਨਾ ਕੀਤੇ ਜਾਣ ਤੱਕ ਆਈਏਪੀਐਫ ਨੂੰ ਟ੍ਰਾਂਸਵਰ ਕੀਤੇ ਜਾਣ ਵਾਲੇ ਸ਼ੇਅਰਾਂ ਦੇ ਵੇਚਣ ਦੀ ਪ੍ਰਸਤੀ ਕਰਨ ਲਈ ਵੇਚ-ਰਿਟ <http://swarathautomotive.com/uncclaimed-dividend/> ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।

ਚਾਅਦਾਲਤ ਸ੍ਰੀ ਨਵਜੀਤ ਸਿੰਘ ਬੇਗਰੀਓਲ, ਸਬ-ਰਜਿਸਟਰਾਰ, ਡੇਰਾਬਾਸੀ ਨੋਟਿਸ ਬਨਾਮ ਆਮ ਪਬਲਿਕ

ਵਿਸ਼ਾ: ਰਜਿਸਟਰਡ ਕਰਨ ਵਾਲੀਆਂ ਖਾਨਗੀ ਗਰੁੱਪ ਵੈਪਟਨ ਸ੍ਰੀ ਜਸਬੀਨ ਸਿੰਘ ਚੌਰਥ ਸ੍ਰੀ ਰੋਜਪਾਲ ਸਿੰਘ ਚੌਰਥ ਵਾਲੀ ਖਾਨਗੀ ਨੰਬਰ 1595, ਸੈਕਟਰ-36 ਡੀ, ਚੰਡੀਗੜ੍ਹ।

ਟੋਰ ਨੋਟਿਸ

ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮ., ਬਰਨਾਲਾ (ਪਨਸਪ) ਵੱਲੋਂ ਮਿਤੀ 01.08.2019 ਤੋਂ 31.07.2020 ਤੱਕ ਦੇ ਸਮੇਂ ਲਈ ਪਨਸਪ ਗੈਸ ਸਰਵਿਸ, ਬਰਨਾਲਾ ਦੇ ਗੈਸ ਸਿਲੰਡਰਾਂ ਦੀ ਘਰੋ-ਘਰੀ ਸਪਲਾਈ ਕਰਨ ਲਈ ਟੋਰਾਂ ਦੀ ਮੰਗ ਕੀਤੀ ਜਾਂਦੀ ਹੈ।

Table with 2 columns: S.No, Particulars, and Amount. It lists items like 'Gas cylinder' and 'Delivery charges' with their respective amounts.

ਡੇਰਾ ਬੁਖਾਰ ਤੋਂ ਬਚੋ

Public notice regarding mosquito control. Includes text about the health hazards of mosquitoes, a list of preventive measures (e.g., use of mosquito coils, avoid water stagnation), and contact information for the local health officer.

ਪਾਣੀ ਦੇ ਵਾਲਿਅ ਵਿਚਿਓ ਚੰਡੀਗੜ੍ਹ ਪੰਜਾਬ ਯਮਰਿੰਦ ਵਿਰੁੱਧ। ਸਰੋਤ। ਲਈ ਸਿ ਪਾਣੀ ਵ ਵਾਲਿਅ ਹੈ। ਮੁੱਖ ਐਂਡ ਰਿ ਦੂਜੀ ਮ ਸਿਬਿਤੀ ਦੀ ਬਰ ਨਿਰਦੇਸ਼ ਦਿਸ ਸ ਨਾਲ ਲ ਸਬੰਧਤ ਕੀਤੀਆ ਸਿਧਾਂ ਬ ਹੈ ਤਾਂ ਵਾਲਿਅ ਦੇ ਬਕ ਕੀਤਾ। ਸ਼ੁਰੰ ਪ੍ਰਸ਼ਾ ਸਰਬਜ ਕਾਲਕੁ ਦਿਖੇ ਨ ਸਾਲਾ ਵਾਇਰਿ ਗਿਆ ਪਿੰਡ ਸ ਨਾਲ । ਗਿਆ ਗੁਰਪ ਸਿਪਾਹੀ ਸੀ। ਸੁੰ ਤੋਂ 25 ਪੁਕਟਿ ਨੀ ਤਾਂ ਚਿੰਨ । ਹਾਲਤ ਮਿਲਟ ਵਿੱਚ ਦ ਦਰਸ਼ਨ ਵਿੱਚ ਡੇਰਾਬਾ ਸਿੰਘ,

ਸੁਕਾਨ: ਐਸ.ਏ.ਐਸ. ਨਗਰ (ਮੋਹਾਲੀ) ਕਾਰਜਕ: 10 ਜੁਲਾਈ, 2019 (ਕਲਮ ਕੀਯਕ) ਕੰਪਨੀ ਸਕੱਤਰ